

ਤਰੰਤ ਰਿਲੀਜ਼ ਲਈ

## ਬ੍ਰੈਂਪਟਨ ਫਾਇਰ ਨੇ ਨਿਵਾਸੀਆਂ ਨੂੰ ਯੂਏਂ ਦੇ ਅਲਾਰਮ ਲਗਵਾਉਣ ਅਤੇ ਘਰ ਵਿੱਚ ਅੱਗ ਲੱਗਣ ਤੇ ਬਚਾਅ ਯੋਜਨਾਵਾਂ ਦਾ ਅਭਿਆਸ ਕਰਨ ਦੀ ਬੇਨਤੀ ਕੀਤੀ

ਬ੍ਰੈਂਪਟਨ, ਓਨਟਾਰੀਓ (1 ਅਪ੍ਰੈਲ, 2019) – 2017 ਤੋਂ ਬਾਅਦ, ਸ਼ਨੀਵਾਰ ਨੂੰ ਬ੍ਰੈਂਪਟਨ ਵਿੱਚ ਪਹਿਲੀ ਵਾਰ ਲੱਗੀ ਦਰਦਨਾਕ ਅਤੇ ਘਾਤਕ ਅੱਗ ਤੋਂ ਬਾਅਦ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services) ਨਿਵਾਸੀਆਂ ਨੂੰ ਯਾਦ ਦਵਾਉਂਦੀ ਹੈ ਕਿ ਉਹ ਯਕੀਨੀ ਬਣਾਉਣ ਕਿ ਉਹਨਾਂ ਦੇ ਘਰ ਦੀ ਹਰੇਕ ਮੰਜਲ ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਯੂਏਂ ਦੇ ਚਾਲੂ ਅਲਾਰਮ ਹਨ ਅਤੇ ਉਹ ਆਪਣੇ ਘਰ ਵਿੱਚ ਹਰੇਕ ਮੈਂਬਰ ਦੇ ਨਾਲ ਘਰ ਵਿੱਚ ਅੱਗ ਲੱਗਣ ਤੇ ਬਚਾਅ ਯੋਜਨਾ ਦਾ ਅਭਿਆਸ ਕਰਨ।

ਕੱਲ੍ਹ ਦੁਪਹਿਰ ਨੂੰ, ਬ੍ਰੈਂਪਟਨ ਦੇ ਫਾਇਰ ਚੀਫ ਬਿਲ ਬੋਇਸ (Bill Boyes) ਅਤੇ ਬ੍ਰੈਂਪਟਨ ਫਾਇਰ (Brampton Fire) ਟੀਮ ਭਾਈਚਾਰੇ ਵਿੱਚ ਇਹ ਸੁਨੇਹਾ ਫੈਲਾਉਣ ਵਿੱਚ ਮਦਦ ਲਈ ਘਰ-ਘਰ ਜਾਣਗੇ।

ਹੇਠਾਂ ਬ੍ਰੈਂਪਟਨ ਫਾਇਰ (Brampton Fire) ਵੱਲੋਂ ਘਰ ਵਿੱਚ ਅੱਗ ਲੱਗਣ ਤੋਂ ਬਚਾਅ ਅਤੇ ਸੁਰੱਖਿਆ ਦੇ ਸੁਝਾਅ ਦਿੱਤੇ ਗਏ ਹਨ:

### ਯੂਏਂ ਦੇ ਅਤੇ ਕਾਰਬਨ ਮੋਨੋਆਕਸਾਈਡ ਦੇ ਅਲਾਰਮ ਸਬੰਧੀ ਆਸਾਨ ਸੁਝਾਅ:

- ਆਪਣੇ ਘਰ ਦੀ ਹਰੇਕ ਮੰਜਲ ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਯੂਏਂ ਦੇ ਚਾਲੂ ਅਲਾਰਮ ਲਗਵਾਓ। ਵਾਧੂ ਸੁਰੱਖਿਆ ਲਈ, ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਹਰੇਕ ਬੈਡਰੂਮ ਵਿੱਚ ਯੂਏਂ ਦੇ ਅਲਾਰਮ ਲਗਵਾਓ। ਜ਼ਿਆਦਾ ਵੱਡੇ ਘਰਾਂ ਵਿੱਚ ਯੂਏਂ ਦੇ ਵਾਧੂ ਅਲਾਰਮਾਂ ਦੀ ਲੋੜ ਹੋ ਸਕਦੀ ਹੈ।
- ਜੇਕਰ ਤੁਹਾਡੇ ਘਰ ਵਿੱਚ ਬਾਲਣ-ਨਾਲ ਜਲਣ ਵਾਲੇ ਉਪਕਰਨ, ਚੁੱਲ੍ਹਾ ਜਾਂ ਨਾਲ ਲੱਗਿਆ (ਅਟੈਚਡ) ਗਰਾਜ ਹੈ, ਤਾਂ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਕਾਰਬਨ ਮੋਨੋਆਕਸਾਈਡ ਅਲਾਰਮ ਲਗਵਾਓ। ਵਾਧੂ ਸੁਰੱਖਿਆ ਲਈ, ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਆਪਣੇ ਘਰ ਦੀ ਹਰੇਕ ਮੰਜਲ ਤੇ ਕਾਰਬਨ ਮੋਨੋਆਕਸਾਈਡ ਅਲਾਰਮ ਲਗਵਾਓ।
- ਮਹੀਨੇ ਵਿੱਚ ਇੱਕ ਵਾਰ ਜਾਂਚ ਬਟਨ ਦਬਾ ਕੇ ਯੂਏਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮਾਂ ਦੀ ਜਾਂਚ ਕਰੋ। ਹਰ ਸਾਲ ਬੈਟਰੀਆਂ ਬਦਲੋ।
- ਯੂਏਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮ ਸਮਾਂ ਪੈਣ ਤੇ ਖਰਾਬ ਹੋ ਜਾਂਦੇ ਹਨ। ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਅਲਾਰਮਾਂ ਦੀ ਬਦਲੀ ਕਰੋ।

### ਘਰ ਵਿੱਚ ਅੱਗ ਲੱਗਣ ਤੇ ਬਚਾਅ ਯੋਜਨਾਬੰਦੀ ਦੇ ਆਸਾਨ ਪੜਾਵਾਂ ਵਿੱਚ ਸ਼ਾਮਲ ਹਨ:

- ਹਰ ਕਿਸੇ ਨੂੰ ਹਰੇਕ ਕਮਰੇ ਦੇ ਬਾਹਰ ਜਾਣ ਦੇ ਦੋ ਰਸਤਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ, ਜੇਕਰ ਸੰਭਵ ਹੋਵੇ।
- ਸਾਰੇ ਨਿਕਾਸ ਰਸਤੇ ਨਿਰਵਿਘਨ ਅਤੇ ਵਰਤੋਂ ਵਿੱਚ ਆਸਾਨ ਹੋਣੇ ਚਾਹੀਦੇ ਹਨ।
- ਜੇਕਰ ਤੁਹਾਡੇ ਘਰ ਦਾ ਕੋਈ ਮੈਂਬਰ ਅਪਾਰਜ ਹੈ, ਤਾਂ ਆਪਣੇ ਘਰ ਦੇ ਮੈਂਬਰਾਂ ਨਾਲ ਮਿਲ ਕੇ ਅਜਿਹੀ ਬਚਾਅ ਯੋਜਨਾ ਤਿਆਰ ਕਰੋ, ਜਿਸ ਵਿੱਚ ਉਸ ਅਪਾਰਜ ਵਿਅਕਤੀ ਦੀਆਂ ਲੋੜਾਂ ਦਾ ਧਿਆਨ ਰੱਖਿਆ ਜਾਏ। ਨਿਰਧਾਰਿਤ ਕਰੋ ਕਿ ਛੋਟੇ ਬੱਚਿਆਂ, ਵੱਡੇ ਬਾਲਗਾਂ ਅਤੇ ਜਿਸਨੂੰ ਬਚਾਅ ਲਈ ਸਹਾਇਤਾ ਦੀ ਲੋੜ ਹੈ, ਦੀ ਮਦਦ ਦੀ ਜ਼ਿੰਮੇਵਾਰੀ ਕਿਸਦੀ ਹੋਵੇਗੀ।
- ਘਰ ਤੋਂ ਬਾਹਰ ਮਿਲਣ ਦੀ ਥਾਂ ਦੀ ਚੋਣ ਕਰੋ, ਜਿਵੇਂ ਕੋਈ ਰੁੱਖ ਜਾਂ ਲੈਂਪ ਪੋਸਟ, ਜਿੱਥੇ ਹਰ ਕੋਈ ਆ ਸਕੇ।

- ਘਰ ਦੇ ਬਾਹਰ ਤੋਂ ਫਾਇਰ ਡਿਪਾਰਟਮੈਂਟ ਨੂੰ, ਕਿਸੇ ਸੈਲ ਫੋਨ ਤੋਂ ਜਾਂ ਗਵਾਂਢੀਆਂ ਦੇ ਘਰ ਤੋਂ ਫੋਨ ਕਰੋ।
- ਆਪਣੀ ਘਰ ਵਿੱਚ ਅੱਗ ਲੱਗਣ ਤੇ ਬਚਾਅ ਯੋਜਨਾ ਦਾ ਅਭਿਆਸ ਕਰੋ।
- ਅੱਗ ਲੱਗਣ ਤੇ ਘਰੋਂ ਬਾਹਰ ਨਿੱਕਲਣ ਤੇ, ਬਾਹਰ ਹੀ ਰਹੋ। ਕਦੇ ਵੀ ਜਲਦੀ ਹੋਈ ਇਮਾਰਤ ਵਿੱਚ ਦੁਬਾਰਾ ਦਾਖਲ ਨਾ ਹੋਵੋ।

**ਉਹਨਾਂ ਲੋਕਾਂ ਲਈ, ਜੋ ਅਪਾਰਟਮੈਂਟ ਬਿਲਡਿੰਗਾਂ ਵਿੱਚ ਰਹਿੰਦੇ ਹਨ ਅਤੇ ਬਚਾਅ ਵਿੱਚ ਸਹਾਇਤਾ ਦੀ ਲੋੜ ਹੁੰਦੀ ਹੈ:**

- ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਸੁਪਰਡੈਂਟ ਜਾਂ ਮਕਾਨ ਮਾਲਕ ਨੂੰ ਦੱਸੋ।
- ਆਪਣਾ ਨਾਮ ਆਪਣੀ ਬਿਲਡਿੰਗ ਦੀ ਅੱਗ ਸੁਰੱਖਿਆ ਯੋਜਨਾ ਵਿੱਚ 'ਉਹ ਵਿਅਕਤੀ, ਜਿਹਨਾਂ ਨੂੰ ਸਹਾਇਤਾ ਦੀ ਲੋੜ ਹੈ, ਸੂਚੀ ਵਿੱਚ ਸ਼ਾਮਲ ਕਰੋ, ਤਾਂ ਜੋ ਫਾਇਰ ਡਿਪਾਰਟਮੈਂਟ ਨੂੰ ਪਤਾ ਹੋਵੇ ਕਿ ਤੁਸੀਂ ਕਿਹੜੇ ਅਪਾਰਟਮੈਂਟ ਵਿੱਚ ਹੋ।
- ਆਪਣੀ ਬਿਲਡਿੰਗ ਦੀ ਅੱਗ ਸੁਰੱਖਿਆ ਯੋਜਨਾ ਵਿੱਚ ਦਿੱਤੀਆਂ ਗਈਆਂ ਸੰਕਟਕਾਲੀ ਪ੍ਰਕਿਰਿਆਵਾਂ ਬਾਰੇ ਜਾਣੋ।

## ਰਵਾਲਾ

“ਇਸ ਵੀਕੈਂਡ ਅਸੀਂ 2017 ਤੋਂ ਬਾਅਦ ਆਪਣੀ ਪਹਿਲੀ ਘਾਤਕ ਅੱਗ ਦਾ ਸਾਹਮਣਾ ਕੀਤਾ। ਬ੍ਰੈਂਪਟਨ ਫਾਇਰ ਅਤੇ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ, ਮੈਨੂੰ ਇਸ ਦਰਦਨਾਕ ਫਾਇਰ ਤੋਂ ਪ੍ਰਭਾਵਿਤ ਪਰਿਵਾਰ, ਦੇਸਤਾਂ ਅਤੇ ਸਾਡੇ ਫਾਇਰਫਾਈਟਰਾਂ ਸਮੇਤ ਹੋਰ ਸਾਰੇ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਹੈ। ਮੈਂ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਯਕੀਨੀ ਬਣਾਉਣ ਕਿ ਉਹਨਾਂ ਦੇ ਘਰ ਦੀ ਹਰੇਕ ਮੰਜਲ ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਧੂੰਏਂ ਦੇ ਚਾਲੂ ਅਲਾਰਮ ਹਨ। ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਤੁਹਾਡੇ ਕੋਲ ਸੁਰੱਖਿਅਤ ਰੂਪ ਨਾਲ ਬਚ ਕੇ ਨਿੱਕਲਣ ਲਈ ਸ਼ਾਇਰਦ 60 ਸਕਿੰਟਾਂ ਤੋਂ ਵੀ ਘੱਟ ਸਮਾਂ ਹੋਵੇ। ਜਲਦੀ ਚਿਤਾਵਨੀ ਬਚਣ ਲਈ ਜ਼ਰੂਰੀ ਹੈ ਅਤੇ ਸਿਰਫ ਧੂੰਏਂ ਦੇ ਚਾਲੂ ਅਲਾਰਮ ਹੀ ਜ਼ਿੰਦਗੀਆਂ ਬਚਾ ਸਕਦੇ ਹਨ।”

- ਫਾਇਰ ਚੀਫ ਬਿਲ ਬੋਇਸ (Bill Boyes)

ਅੱਗ ਤੋਂ ਸੁਰੱਖਿਆ ਸਬੰਧੀ ਹੋਰ ਜਾਣਕਾਰੀ ਲਈ, [www.bramptonfire.com](http://www.bramptonfire.com) ਤੇ ਜਾਓ, ਜਾਂ ਬ੍ਰੈਂਪਟਨ ਫਾਇਰ (Brampton Fire) ਨੂੰ Twitter [@BramptonFireES](https://twitter.com/BramptonFireES) ਤੇ ਫਾਲੋ ਕਰੋ।

-30-

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ ਜਾਂ ਸਾਨੂੰ [Twitter](https://twitter.com/BramptonFireES), [Facebook](https://www.facebook.com/BramptonFireES), ਅਤੇ [Instagram](https://www.instagram.com/BramptonFireES) ਤੇ ਫਾਲੋ ਕਰੋ।

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)